

13 ਨਵੰਬਰ, 2018

ਐਮਾਜ਼ਾਨ HQ2 ਫ਼ੈਸਲੇ ਤੇ ਬ੍ਰੈਂਪਟਨ ਦੀ ਪ੍ਰਤੀਕਿਰਿਆ

ਬ੍ਰੈਂਪਟਨ, ਓਨਟਾਰੀਓ – ਐਮਾਜ਼ਾਨ (Amazon) ਨੇ ਅੱਜ ਪ੍ਰੈਸ ਰਿਲੀਜ ਵਿੱਚ ਘੋਸ਼ਣਾ ਕੀਤੀ ਕਿ ਉਹਨਾਂ ਨੇ ਨਿਊ ਯੋਰਕ ਸਿਟੀ (New York City) ਅਤੇ ਅਰਲਿੰਗਟਨ (Arlington), ਵਰਜੀਨੀਆ (Virginia) ਵਿੱਚ ਵੀ ਆਪਣੇ ਹੈੱਡਕੁਆਰਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।

ਸਿਟੀ ਆਫ ਬ੍ਰੈਂਪਟਨ (City of Brampton) ਨੂੰ ਟੋਰੋਂਟੋ ਗਲੋਬਲ ਰਾਹੀਂ [ਟੋਰੋਂਟੋ ਰੀਜਨ ਬਿਡ \(Toronto Region bid\)](#) ਦੇ ਹਿੱਸੇ ਵਜੋਂ, ਇਸ ਪ੍ਰਕਿਰਿਆ ਵਿੱਚ ਸ਼ਾਰਟਲਿਸਟ ਹੋਣ ਤੇ ਮਾਣ ਹੈ, 20 ਸਥਾਨਾਂ ਦੀ ਅੰਤਿਮ ਸੂਚੀ ਵਿੱਚ ਆਉਣ ਵਾਲਾ ਇਹ ਇੱਕੋ ਇੱਕ ਕੈਨੇਡੀਅਨ ਸਥਾਨ ਸੀ।

ਇਹ ਸਾਡਾ ਸੰਕੇਤ ਸੀ ਕਿ ਬ੍ਰੈਂਪਟਨ, ਅਤੇ ਬਾਕੀ ਟੋਰੋਂਟੋ ਰੀਜਨ ਨੂੰ, ਦੁਨੀਆਭਰ ਵਿੱਚ ਕਾਰੋਬਾਰ ਦੇ ਨਿਵੇਸ਼ ਲਈ ਇੱਕ ਆਕਰਸ਼ਕ ਥਾਂ ਵਜੋਂ ਪਛਾਣਿਆ ਗਿਆ ਹੈ। ਬ੍ਰੈਂਪਟਨ ਇੱਕ ਸਿੱਧ ਮੁਕਾਬਲਾਕਾਰ ਹੈ, ਅਤੇ ਇਹ ਨੌਕਰੀਆਂ ਅਤੇ ਨਿਵੇਸ਼ ਲਈ ਗਲੋਬਲ ਮੰਚ ਤੇ ਮੁਕਾਬਲਾ ਕਰਦਾ ਰਹੇਗਾ। ਐਮਾਜ਼ਾਨ ਲਈ ਰੀਜਨ ਦੀਆਂ ਸਮਰਥਤਾਵਾਂ ਨੂੰ ਉਜਾਗਰ ਕਰਨ ਵਾਲੀ ਬੋਲੀ ਪੁਸਤਕ (ਬਿਡ ਬੁੱਕ) 17,000 ਤੋਂ ਵੱਧ ਵਾਰ ਡਾਊਨਲੋਡ ਕੀਤੀ ਗਈ ਹੈ।

ਐਮਾਜ਼ਾਨ ਨੂੰ ਪੇਸ਼ ਕੀਤਾ ਸਥਾਨ – [ਸੀ.ਏ.ਏ. ਲੈਂਡਸ \(the CAA lands\)](#) – ਸਿਟੀ ਦੀਆਂ ਨੌਕਰੀਆਂ ਅਤੇ ਨਿਵੇਸ਼ ਆਕਰਸ਼ਣ ਕਾਰਜਨੀਤੀ ਲਈ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਸਾਈਟ, ਜਿਸਨੂੰ [ਅਪਟਾਉਨ ਇਨ ਬ੍ਰੈਂਪਟਨਜ਼ 2040 ਵਿਜ਼ਨ \(Uptown in Brampton's 2040 Vision\)](#) ਕਿਹਾ ਜਾਂਦਾ ਹੈ, ਸਿਟੀ ਦੇ ਭਵਿੱਖ ਲਈ ਇੱਕ ਬਹੁ-ਵਰਤੋਂ ਕੇਂਦਰ ਹੈ। ਇਹ ਸਾਈਟ ਵਿਕਾਸ ਦਾ ਇੱਕ ਮਹੱਤਵਪੂਰਨ ਮੌਕਾ ਹੈ, ਜੋ ਦੇ ਮੁੱਖ ਹਾਈਵੇ ਦੇ ਨਾਲ ਅਤੇ ਇੱਕ ਵੱਡੇ ਅੰਤਰਰਾਸ਼ਟਰੀ ਏਅਰਪੋਰਟ ਦੇ ਬਿਲਕੁੱਲ ਕੋਲ, ਜਨਤਕ ਮਾਲਕੀ ਵਾਲੀ 110 ਤੋਂ ਵੱਧ ਏਕੜ ਦੀ ਪ੍ਰੀਮੀਅਮ ਰੀਅਲ ਐਸਟੇਟ ਨੂੰ ਪ੍ਰਦਰਸ਼ਿਤ ਕਰਦੀ ਹੈ।

ਬ੍ਰੈਂਪਟਨ ਦੀ ਐਮਾਜ਼ਾਨ HQ2 ਬੋਲੀ ਦੀ ਪ੍ਰਸਤੁਤੀ ਤੋਂ ਬਾਅਦ, ਸਿਟੀ ਸਾਈਟ ਨੂੰ ਨਿਵੇਸ਼ ਲਈ ਤਿਆਰ ਕਰਨ, ਜ਼ਰੂਰੀ ਉਚਿਤ ਮੁਲਾਂਕਣ ਬੋਸਲਾਈਨ ਅਧਿਐਨ ਪੂਰੇ ਕਰਨ ਅਤੇ ਵਿਕਾਸ ਸਬੰਧੀ ਦ੍ਰਿਸ਼ਟੀਕੋਣਾਂ ਅਤੇ ਮਾਡਲਾਂ ਦੀ ਪੜਚੋਲ ਕਰਨ ਤੇ ਕੰਮ ਕਰ ਰਹੀ ਹੈ। ਸਟਾਫ ਸਾਈਟ ਵਿੱਚ ਸਾਂਝੇ ਨਿਵੇਸ਼ ਦੀ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਸਰਕਾਰ ਦੇ ਵੱਖ-ਵੱਖ ਪੱਧਰਾਂ ਨਾਲ ਵੀ ਸਹਿਯੋਗ ਕਰ ਰਿਹਾ ਹੈ, ਜਿਸ ਵਿੱਚ ਸਾਈਟ ਨੂੰ 410 ਅਤੇ 407 ਹਾਈਵੇਜ਼ ਨਾਲ ਜੋੜਨ ਦਾ ਮੌਕਾ ਸ਼ਾਮਲ ਹੈ।

ਬ੍ਰੈਂਪਟਨ ਹਰ ਸਾਲ ਲਗਭਗ 14,000 ਨਵੇਂ ਨਿਵਾਸੀਆਂ ਦੇ ਨਾਲ, ਕੈਨੇਡਾ ਦੇ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਦੂਜੇ ਸ਼ਹਿਰ ਵਜੋਂ ਪ੍ਰਤਿਭਾ ਲਈ ਖਾਸ ਪ੍ਰਬੰਧ ਮੁਹੱਈਆ ਕਰਦਾ ਹੈ। ਇਹ ਕੈਨੇਡਾ ਵਿੱਚ ਸਭ ਤੋਂ ਘੱਟ ਉਮਰ ਦੇ ਲੋਕਾਂ ਦੀ ਮਿਊਨਿਸਿਪਲਟੀ ਹੈ, ਜਿਸ ਵਿੱਚ ਔਸਤ ਉਮਰ 36.5 ਸਾਲ ਹੈ, ਅਤੇ ਇਹ ਬਹੁਤ ਹੀ ਵੰਨ-ਸੁਵੰਨਾ ਹੈ – ਇਹ 209 ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਦਾ ਘਰ ਹੈ। ਤਕਨੀਕੀ ਕੰਪਨੀਆਂ ਬ੍ਰੈਂਪਟਨ ਦੀ ਸਮਰੱਥਾ ਅਤੇ ਇਸਦੇ ਕਿਰਿਆਸ਼ੀਲ ਅਤੇ ਗਤੀਸ਼ੀਲ ਤਕਨੀਕੀ ਭਾਈਚਾਰੇ ਨੂੰ ਪਛਾਣ ਰਹੀਆਂ ਹਨ। ਬ੍ਰੈਂਪਟਨ ਵਿੱਚ ਹੁਣੇ ਜਿਹੇ ਹੀ ਸੈਫਟਵੇਅਰ ਫਰਮ [ਪਲੈਕਸਿਸ \(Plexxis\)](#) ਖੁੱਲ੍ਹੀ ਹੈ, ਜਿੱਥੇ [ਰੋਜ਼ਰਸ \(Rogers\)](#) ਅਤੇ ਕੈਨਨ (Canon) ਜਿਹੀਆਂ ਵੱਡੀਆਂ ਕੰਪਨੀਆਂ ਪਹਿਲਾਂ ਤੋਂ ਹੀ ਮੌਜੂਦ ਹਨ। ਪ੍ਰਤਿਭਾ ਵਿਕਾਸ ਦੇ ਨਵੇਂ ਮੌਕੇ ਵੀ ਵਧ ਰਹੇ ਹਨ, ਕਿਉਂਕਿ ਬ੍ਰੈਂਪਟਨ, ਡਾਊਨਟਾਉਨ ਬ੍ਰੈਂਪਟਨ ਵਿੱਚ ਸਾਈਬਰਸਿਕਿਓਰਿਟੀ ਪ੍ਰੋਗਰਾਮਿੰਗ ਅਤੇ ਇੱਕ ਨਵਾਂ ਬਿਜਨਸ ਇਨਕਿਊਬੇਟਰ ਲਿਆਉਣ ਲਈ ਰਾਇਰਸਨ ਯੂਨੀਵਰਸਿਟੀ (Ryerson University) ਨਾਲ ਕੰਮ ਕਰ ਰਿਹਾ ਹੈ। ਐਮਾਜ਼ਾਨ ਸਿਰਫ ਸਾਈਟ ਦੀ ਸਮਰੱਥਾ ਨੂੰ ਸਮਝਣ ਦਾ ਮੌਕਾ ਸੀ ਅਤੇ ਅਸੀਂ ਅਜਿਹੇ ਨਿਵੇਸ਼ਕਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ, ਜੋ ਸੀ.ਏ.ਏ. ਸਾਈਟ ਦੇ ਮਹੱਤਵ ਅਤੇ ਬ੍ਰੈਂਪਟਨ ਵੱਲੋਂ ਕਾਰੋਬਾਰੀਆਂ ਨੂੰ ਦਿੱਤੇ ਜਾਣ ਵਾਲੇ ਫ਼ਾਇਦਿਆਂ ਬਾਰੇ ਸਿਟੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਨ।

ਹਵਾਲੇ

“ਐਮਾਜ਼ਾਨ HQ2 ਬ੍ਰੈਂਪਟਨ ਵਿੱਚ ਤਕਨੀਕ ਤੇ ਅਧਾਰਿਤ ਨੌਕਰੀ ਵਿੱਚ ਵਾਧੇ ਨੂੰ ਵੱਧ ਪ੍ਰਭਾਵਸ਼ਾਲੀ ਬਣਾਉਣ ਦਾ ਇੱਕ ਮੌਕਾ ਸੀ, ਹਾਲਾਂਕਿ, ਸਾਨੂੰ ਆਪਣੀ ਆਰਥਿਕ ਵਿਕਾਸ ਦੀ ਕਾਰਜਨੀਤੀ ਤੇ ਅਤੇ ਸੀ.ਏ.ਏ. (CAA) ਲੈਂਡਸ ਨਾਲ ਜੋ ਕੰਮ ਅਸੀਂ ਕਰ ਰਹੇ ਹਾਂ, ਤੇ ਯਕੀਨ ਹੈ ਅਤੇ ਸਾਡਾ ਰੋਮਾਂਚਕ ਤਕਨੀਕੀ ਖੇਤਰ ਬ੍ਰੈਂਪਟਨ ਦਾ 2040 ਵਿਜ਼ਨ ਹਾਸਲ ਕਰਨ ਲਈ ਮਜ਼ਬੂਤ ਸੰਚਾਲਕ ਹੈ।”

- *ਕਾਉਂਸਲਰ ਜੈਫ ਬੋਮੈਨ (Jeff Bowman), ਇਕੋਨੋਮਿਕ ਡੈਵਲੋਪਮੈਂਟ ਚੇਅਰ*

“ਬ੍ਰੈਂਪਟਨ ਦੀ ਇੱਕ ਬਹੁਤ ਵਧੀਆ ਨਿਵੇਸ਼ ਦੀ ਕਹਾਨੀ ਹੈ, ਜਿਸਨੂੰ ਗਲੋਬਲ ਪਛਾਣ ਮਿਲ ਰਹੀ ਹੈ ਅਤੇ ਸੀ.ਏ.ਏ. ਸਾਈਟ ਦਾ ਸਥਾਨ ਵਿਕਾਸ ਦਾ ਇੱਕ ਖਾਸ ਅਤੇ ਰੋਮਾਂਚਕ ਮੌਕਾ ਹੈ। ਅਸੀਂ ਆਪਣੀ ਪਹੁੰਚ ਨੂੰ ਵਧਾਇਆ ਹੈ, ਅਤੇ ਗਲੋਬਲ ਮੰਚ ਤੇ ਮੁਕਾਬਲਾ ਕਰ ਰਹੇ ਹਾਂ, ਜਿੱਥੇ ਫ਼ੈਸਲੇ ਲੈਣ ਵਾਲਿਆਂ ਨੂੰ ਬ੍ਰੈਂਪਟਨ ਦੀ ਪ੍ਰਤਿਭਾ, ਵੰਨ-ਸੁਵੰਨਤਾ ਅਤੇ ਭਵਿੱਖ ਵਿੱਚ ਵਾਧੇ, ਵਿਕਾਸ ਅਤੇ ਨਿਵੇਸ਼ ਲਈ ਇੱਕ ਉੱਚ ਕੁਆਲਿਟੀ ਦੀ (ਟੌਪ-ਟੀਅਰ) ਥਾਂ ਬਣਨ ਲਈ ਇਸਦੀਆਂ ਵੱਡੀਆਂ ਯੋਜਨਾਵਾਂ ਬਾਰੇ ਪਤਾ ਹੈ।”

- *ਬੌਬ ਡਾਰਲਿੰਗ (Bob Darling), ਡਾਇਰੈਕਟਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ*

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca